



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax :0181-2224727
Email: dc.jal@punjabmail.gov.in

ਹੁਕਮ

ਜਦੋਂ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਵਲੋਂ ਕੋਵਿਡ-19 ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁਕਾ ਹੈ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵਲੋਂ ਵੀ ਕੋਵਿਡ - 19 ਮਹਾਂਮਾਰੀ ਨੂੰ ਦੇਸ਼ ਲਈ ਖਤਰਾ ਮੰਨਦੇ ਹੋਏ ਪੂਰੇ ਦੇਸ਼ ਵਿੱਚ ਤਾਲਾਬੰਦੀ (ਲਾਕਡਾਊਨ) ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ-4/ਐਮ.ਏ ਮਿਤੀ 23-03-2020 ਰਾਹੀਂ ਜਿਲ੍ਹਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।

ਇਸ ਦੌਰਾਨ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਜਲੰਧਰ ਤੋਂ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਜਾਣਾ ਹੈ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪੰਜਾਬ ਆਉਣਾ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਕੇਸ ਹਨ ਜਿਥੇ ਕਿ ਵਿਦੇਸ਼ਾਂ ਵਿੱਚ ਗਏ ਹੋਏ ਭਾਰਤੀ ਜਾਂ ਐਨ.ਆਰ.ਆਈ ਲੋਕਾਂ ਨੇ ਪੰਜਾਬ ਵਾਪਿਸ ਆਉਣਾ ਹੈ ਪੰਜਾਬ ਵਿੱਚ ਇਸ ਸਮੇਂ ਰਹਿ ਰਹੇ ਲੋਕਾਂ ਵਲੋਂ ਵਿਦੇਸ਼ ਜਾਇਆ ਜਾਣਾ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸਮੇਂ ਸਿਰ ਸਟੈਂਡਰਡ ਪ੍ਰੋਟੋਕਾਲ ਅਨੁਸਾਰ ਪੰਜਾਬ ਸਰਕਾਰ ਵਲੋਂ ਵੱਖ ਵੱਖ ਰਾਜਾਂ ਅਤੇ ਵਿਦੇਸ਼ਾਂ ਲਈ ਨੇਡਲ ਅਫਸਰ ਲਗਾਏ ਗਏ ਹਨ। ਇਨ੍ਹਾਂ ਨੇਡਲ ਅਫਸਰ ਨਾਲ ਤਾਲਮੇਲ ਕਰਨ ਅਤੇ ਉਪਰੋਕਤ ਵਰਣਨ ਯਾਤਰੀਆਂ ਦੀ ਸੁਵਿਧਾ ਲਈ ਅਤੇ ਸਿਹਤ ਵਿਭਾਗ ਵਲੋਂ ਸਮੇਂ ਸਮੇਂ ਸਿਰ ਜਾਰੀ ਕੋਵਿਡ-19 ਸਬੰਧੀ ਪ੍ਰੋਟੋਕਾਲ ਨੂੰ ਲਾਗੂ ਕਰਾਉਣ ਲਈ ਹੇਠ ਲਿਖੇ ਨੇਡਲ ਅਫਸਰ ਲਗਾਏ ਜਾਂਦੇ:-

ਲੜੀ ਨੰ.	ਕੈਟੇਗਰੀ	ਨੇਡਲ ਅਫਸਰ	ਅਡੀਸ਼ਨਲ ਨੇਡਲ ਅਫਸਰ
1	a) ਭਾਰਤ ਦੇ ਵੱਖ ਵੱਖ ਰਾਜਾਂ ਤੋਂ ਵਾਪਿਸ ਆ ਰਹੇ ਯਾਤਰੀ b) ਵਿਦੇਸ਼ਾਂ ਤੋਂ ਜਲੰਧਰ ਵਾਪਿਸ ਆ ਰਹੇ ਯਾਤਰੀ	ਵਧੀਕ ਡਿਪਟੀ ਕਮਿਸ਼ਨਰ (ਜ), ਜਲੰਧਰ	ਸਹਾਇਕ ਕਮਿਸ਼ਨਰ (ਜ), ਜਲੰਧਰ
2	a) ਵੱਖ ਵੱਖ ਰਾਜਾਂ ਨੂੰ ਜਾਣ ਵਾਲੇ ਯਾਤਰੀ b) ਵੱਖ ਵੱਖ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀ	ਸਹਾਇਕ ਕਮਿਸ਼ਨਰ (ਸ਼ਿ), ਜਲੰਧਰ	ਜਿਲ੍ਹਾ ਮੈਨੇਜਰ, ਮਾਰਕਫੈਡ, ਜਲੰਧਰ

ਉਪਰੋਕਤ ਨੇਡਲ ਅਧਿਕਾਰੀ ਇਨ੍ਹਾਂ ਯਾਤਰੀਆਂ ਦੀ ਆਮਦ ਜਾਂ ਰਵਾਨਗੀ, Institutional Quarantine ਜਾਂ Home Quarantine ਦੀ ਸੂਚਨਾ ਬਾਰੇ ਤਾਲਮੇਲ ਕਰਨਗੇ ਅਤੇ ਸਮੇਂ ਸਮੇਂ ਤੇ ਸਬੰਧਤ ਐਸ.ਡੀ.ਐਮ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਸਮੇਂ ਸਮੇਂ ਤੇ ਸੂਚਿਤ ਕਰਨਗੇ। ਜੇਕਰ ਇਸ ਤੋਂ ਇਲਾਵਾ ਕੋਈ ਕਰਫਿਊ ਪਾਸ ਜਾਂ ਬਲਕ ਕਰਫਿਊ ਪਾਸ ਆਰਡਰ ਦੇ ਰੂਪ ਵਿੱਚ ਬਣਾਉਣਾ ਪੈਂਦਾ ਹੈ ਤਾਂ ਇਹ ਅਧਿਕਾਰੀ ਖੁਦ ਇਹ ਕਰਫਿਊ ਪਾਸ ਬਣਾ ਸਕਣਗੇ ਜਾਂ ਸਬੰਧਤ ਐਸ.ਡੀ.ਐਮ ਰਾਹੀਂ ਇਹ ਕਰਫਿਊ ਪਾਸ ਜਾਰੀ ਕਰਾਉਣਗੇ। ਉਕਤ ਅਧਿਕਾਰੀ ਲੋੜ ਪਵੇ ਤਾਂ ਸਬੰਧਤ ਐਸ.ਡੀ.ਐਮ ਰਾਹੀਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਨੂੰ ਯਕੀਨੀ ਬਣਾਉਣਗੇ।

ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ National Disaster Management Act, 2005 ਅਤੇ Epidemic Diseases Act, 1897 ਨੂੰ Invoke ਕੀਤਾ ਜਾ ਚੁੱਕਾ ਹੈ। ਇਸ ਲਈ ਇਹ ਆਰਡਰ ਲੋਕ ਹਿੱਤ ਨੂੰ ਧਿਆਨ ਵਿੱਚ ਰਖਦੇ ਹੋਏ ਜਾਰੀ ਕੀਤਾ ਜਾ ਰਿਹਾ ਹੈ।

ਜਿਲ੍ਹਾ ਮੈਜਿਸਟਰੇਟ,
ਜਲੰਧਰ।

ਪਿੱਠ ਅੰਕਣ ਨੰ. 8160-8180 /ਐਮ.ਸੀ.4/ਐਮ.ਏ ਮਿਤੀ- 10.05.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
2. ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਚੰਡੀਗੜ੍ਹ, ਪੰਜਾਬ
3. ਕਮਿਸ਼ਨਰ ਜਲੰਧਰ ਮੰਡਲ, ਜਲੰਧਰ
4. ਕਮਿਸ਼ਨਰ ਆਫ ਪੁਲਿਸ ਜਲੰਧਰ ਅਤੇ ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
5. ਮੁੱਖ ਕਾਰਜਕਾਰੀ ਅਫਸਰ, ਸਮਾਰਟ ਸਿਟੀ, ਜਲੰਧਰ
6. ਵਧੀਕ ਡਿਪਟੀ ਕਮਿਸ਼ਨਰ (ਜ), ਜਲੰਧਰ
7. ਸਹਾਇਕ ਕਮਿਸ਼ਨਰ (ਜ), ਜਲੰਧਰ
8. ਸਹਾਇਕ ਕਮਿਸ਼ਨਰ (ਸ਼ਿ), ਜਲੰਧਰ
9. ਸਮੂਹ ਉਪ ਮੰਡਲ ਮੈਜਿਸਟਰੇਟ, ਜਲੰਧਰ
10. ਜਿਲ੍ਹਾ ਮੈਨੇਜਰ, ਮਾਰਕਫੈਡ, ਜਲੰਧਰ
11. ਜਿਲ੍ਹਾ ਲੋਕ ਸਪੱਰਕ ਅਫਸਰ, ਜਲੰਧਰ
12. ਪੀ.ਏ. ਟੂ ਡੀ.ਐਮ., ਸਟੈਨੇ ਟੂ ਏ.ਡੀ.ਐਮ, ਸਟੈਨੇ ਟੂ ਏ.ਸੀ(ਜ), ਸਟੈਨੇ ਟੂ ਏ.ਸੀ(ਸ਼ਿ)

ਵ. ਜਿਲ੍ਹਾ ਮੈਜਿਸਟਰੇਟ,
ਜਲੰਧਰ।